

 Print Page

## Sri Guru Granth Sahib

Displaying 1272 of

ਮਨਿ ਫੇਰਤੇ ਹਰਿ ਸੰਗਿ ਸੰਗੀਆ ॥

Man Faerathae Har Sang Sangeeaa ||

Their minds are turned towards the Lord in the Saadh Sangat, the Company of the Holy.

ਮਲਾਰ (ਮਃ ੫) (੨੩) ੨:੪ - ਗੁਰੂ ਗ੍ਰੰਥ ਸਾਹਿਬ: ਅੰਗ ੧੨੭੨ ਪੰ. ੧

*Raag Malar Guru Arjan Dev*

ਜਨ ਨਾਨਕ ਪ੍ਰਿਉ ਪ੍ਰੀਤਮੁ ਥੀਆ ॥੨॥੧॥੨੩॥

Jan Naanak Prio Preetham Thheea ||2||1||23||

O servant Nanak, their Beloved Lord seems so sweet to them. ||2||1||23||

ਮਲਾਰ (ਮਃ ੫) (੨੩) ੨:੫ - ਗੁਰੂ ਗ੍ਰੰਥ ਸਾਹਿਬ: ਅੰਗ ੧੨੭੨ ਪੰ. ੧

*Raag Malar Guru Arjan Dev*

ਮਲਾਰ ਮਹਲਾ ੫ ॥

Malaar Mehalaa 5 ||

Malaar, Fifth Mehl:

ਮਲਾਰ (ਮਃ ੫) ਗੁਰੂ ਗ੍ਰੰਥ ਸਾਹਿਬ ਅੰਗ ੧੨੭੨

ਮਨੁ ਘਨੈ ਭ੍ਰਮੈ ਬਨੈ ॥

Man Ghanai Bhramai Banai ||

My mind wanders through the dense forest.

ਮਲਾਰ (ਮਃ ੫) (੨੪) ੧:੧ - ਗੁਰੂ ਗ੍ਰੰਥ ਸਾਹਿਬ: ਅੰਗ ੧੨੭੨ ਪੰ. ੨

*Raag Malar Guru Arjan Dev*

ਉਮਕਿ ਤਰਸਿ ਚਾਲੈ ॥

Oumak Tharas Chaalai ||

It walks with eagerness and love,

ਮਲਾਰ (ਮਃ ੫) (੨੪) ੧:੨ - ਗੁਰੂ ਗ੍ਰੰਥ ਸਾਹਿਬ: ਅੰਗ ੧੨੭੨ ਪੰ. ੨

*Raag Malar Guru Arjan Dev*

ਪ੍ਰਭ ਮਿਲਬੇ ਕੀ ਚਾਹ ॥੧॥ ਰਹਾਉ ॥

Prabh Milabae Kee Chaah ||1|| Rehaao ||

Hoping to meet God. ||1||Pause||

ਮਲਾਰ (ਮਃ ੫) (੨੪) ੧:੩ - ਗੁਰੂ ਗ੍ਰੰਥ ਸਾਹਿਬ: ਅੰਗ ੧੨੭੨ ਪੰ. ੨

*Raag Malar Guru Arjan Dev*

ਤੈ ਗੁਨ ਮਾਈ ਮੋਹਿ ਆਈ ਕਹੰਉ ਬੇਦਨ ਕਾਹਿ ॥੧॥

Thrai Gun Maaee Mohi Aaee Kehano Baedhan Kaahi ||1||

Maya with her three gunas - the three dispositions - has come to entice me; whom can I tell of my pain? ||1||

ਮਲਾਰ (ਮਃ ੫) (੨੪) ੧:੧ - ਗੁਰੂ ਗ੍ਰੰਥ ਸਾਹਿਬ: ਅੰਗ ੧੨੭੨ ਪੰ. ੩

*Raag Malar Guru Arjan Dev*

ਆਨ ਉਪਾਵ ਸਗਰ ਕੀਏ ਨਹਿ ਦੁਖ ਸਾਕਹਿ ਲਾਹਿ ॥

Aan Oupaav Sagar Keeeae Nehi Dhookh Saakehi Laahi ||

I tried everything else, but nothing could rid me of my sorrow.

ਮਲਾਰ (ਮਃ ੫) (੨੪) ੨:੧ - ਗੁਰੂ ਗ੍ਰੰਥ ਸਾਹਿਬ: ਅੰਗ ੧੨੭੨ ਪੰ. ੩

*Raag Malar Guru Arjan Dev*

ਭਜੁ ਸਰਨਿ ਸਾਧੂ ਨਾਨਕਾ ਮਿਲੁ ਗੁਨ ਗੋਬਿੰਦਹਿ ਗਾਹਿ ॥੨॥੨॥੨੪॥

Bhaj Saran Saadhoo Naanakaa Mil Gun Gobindhehi Gaahi ||2||2||24||

So hurry to the Sanctuary of the Holy, O Nanak; joining them, sing the Glorious Praises of the Lord of the Universe. ||2||2||24||

ਮਲਾਰ (ਮਃ ੫) (੨੪) ੨:੨ - ਗੁਰੂ ਗ੍ਰੰਥ ਸਾਹਿਬ: ਅੰਗ ੧੨੭੨ ਪੰ. ੪

*Raag Malar Guru Arjan Dev*

ਮਲਾਰ ਮਹਲਾ ੫ ॥

Malaar Mehalaa 5 ||

Malaar, Fifth Mehl:

ਮਲਾਰ (ਮਃ ੫) ਗੁਰੂ ਗ੍ਰੰਥ ਸਾਹਿਬ ਅੰਗ ੧੨੭੨

ਪ੍ਰਿਅ ਕੀ ਸੋਭ ਸੁਹਾਵਨੀ ਨੀਕੀ ॥

Pria Kee Sobh Suhaavane Neekee ||

The glory of my Beloved is noble and sublime.

ਮਲਾਰ (ਮਃ ੫) (੨੫) ੧:੧ - ਗੁਰੂ ਗ੍ਰੰਥ ਸਾਹਿਬ: ਅੰਗ ੧੨੭੨ ਪੰ. ੪

*Raag Malar Guru Arjan Dev*

ਹਾਹਾ ਹੂਹੂ ਗੰਧੂਬ ਅਪਸਰਾ ਅਨੰਦ ਮੰਗਲ ਰਸ ਗਾਵਨੀ ਨੀਕੀ ॥੧॥ ਰਹਾਉ ॥

Haahaa Hooohoo Gandhhrab Apasaraa Anandh Mangal Ras Gaavane Neekee ||1|| Rehaao ||

The celestial singers and angels sing His Sublime Praises in ecstasy, happiness and joy. ||1||Pause||

ਮਲਾਰ (ਮਃ ੫) (੨੫) ੧:੨ - ਗੁਰੂ ਗ੍ਰੰਥ ਸਾਹਿਬ: ਅੰਗ ੧੨੭੨ ਪੰ. ੫

Raag Malar Guru Arjan Dev

ਪੁਨਿਤ ਲਲਿਤ ਗੁਨਗੁ ਅਨਿਕ ਭਾਂਤਿ ਬਹੁ ਬਿਧਿ ਰੂਪ ਦਿਖਾਵਨੀ ਨੀਕੀ ॥੧॥

Dhhunith Lalith Gunagy Anik Bhaanth Bahu Bidhh Roop Dhikhaavane Neekee ||1||

The most worthy beings sing God's Praises in beautiful harmonies, in all sorts of ways, in myriads of sublime forms. ||1||

ਮਲਾਰ (ਮਃ ੫) (੨੫) ੧:੧ - ਗੁਰੂ ਗ੍ਰੰਥ ਸਾਹਿਬ: ਅੰਗ ੧੨੭੨ ਪੰ. ੫

Raag Malar Guru Arjan Dev

ਗਿਰਿ ਤਰ ਥਲ ਜਲ ਭਵਨ ਭਰਪੁਰਿ ਘਟਿ ਘਟਿ ਲਾਲਨ ਛਾਵਨੀ ਨੀਕੀ ॥

Gir Thar Thhal Jal Bhavan Bharapur Ghatt Ghatt Laalan Shhaavane Neekee ||

Throughout the mountains, trees, deserts, oceans and galaxies, permeating each and every heart, the sublime grandeur of my Love is totally pervading.

ਮਲਾਰ (ਮਃ ੫) (੨੫) ੨:੧ - ਗੁਰੂ ਗ੍ਰੰਥ ਸਾਹਿਬ: ਅੰਗ ੧੨੭੨ ਪੰ. ੬

Raag Malar Guru Arjan Dev

ਸਾਧਸੰਗਿ ਰਾਮਈਆ ਰਸੁ ਪਾਇਓ ਨਾਨਕ ਜਾ ਕੈ ਭਾਵਨੀ ਨੀਕੀ ॥੨॥੩॥੨੫॥

Saadhhasang Raameeaa Ras Paaeiou Naanak Jaa Kai Bhaavane Neekee ||2||3||25||

In the Saadh Sangat, the Company of the Holy, the Love of the Lord is found; O Nanak, sublime is that faith. ||2||3||25||

ਮਲਾਰ (ਮਃ ੫) (੨੫) ੨:੨ - ਗੁਰੂ ਗ੍ਰੰਥ ਸਾਹਿਬ: ਅੰਗ ੧੨੭੨ ਪੰ. ੭

Raag Malar Guru Arjan Dev

ਮਲਾਰ ਮਹਲਾ ੫ ॥

Malaar Mehalaa 5 ||

Malaar, Fifth Mehl:

ਮਲਾਰ (ਮਃ ੫) ਗੁਰੂ ਗ੍ਰੰਥ ਸਾਹਿਬ ਅੰਗ ੧੨੭੨

ਗੁਰ ਪ੍ਰੀਤਿ ਪਿਆਰੇ ਚਰਨ ਕਮਲ ਰਿਦ ਅੰਤਰਿ ਧਾਰੇ ॥੧॥ ਰਹਾਉ ॥

Gur Preeth Piaarae Charan Kamal Ridh Anthar Dhhaarae ||1|| Rehaao ||

With love for the Guru, I enshrine the Lotus Feet of my Lord deep within my heart. ||1||Pause||

ਮਲਾਰ (ਮਃ ੫) (੨੬) ੧:੧ - ਗੁਰੂ ਗ੍ਰੰਥ ਸਾਹਿਬ: ਅੰਗ ੧੨੭੨ ਪੰ. ੮

Raag Malar Guru Arjan Dev

ਦਰਸੁ ਸਫਲਿਓ ਦਰਸੁ ਪੇਖਿਓ ਗਏ ਕਿਲਬਿਖ ਗਏ ॥

Dharas Safaliou Dharas Paekhiou Geae Kilabikh Geae ||

I gaze on the Blessed Vision of His Fruitful Darshan; my sins are erased and taken away.

ਮਲਾਰ (ਮਃ ੫) (੨੬) ੧:੧ - ਗੁਰੂ ਗ੍ਰੰਥ ਸਾਹਿਬ: ਅੰਗ ੧੨੭੨ ਪੰ. ੯  
Raag Malar Guru Arjan Dev

ਮਨ ਨਿਰਮਲ ਉਜੀਆਰੇ ॥੧॥

Man Niramal Oujeearae ||1||

My mind is immaculate and enlightened. ||1||

ਮਲਾਰ (ਮਃ ੫) (੨੬) ੧:੨ - ਗੁਰੂ ਗ੍ਰੰਥ ਸਾਹਿਬ: ਅੰਗ ੧੨੭੨ ਪੰ. ੯  
Raag Malar Guru Arjan Dev

ਬਿਸਮ ਬਿਸਮੈ ਬਿਸਮ ਭਈ ॥

Bisam Bisamai Bisam Bhee ||

I am wonderstruck, stunned and amazed.

ਮਲਾਰ (ਮਃ ੫) (੨੬) ੨:੧ - ਗੁਰੂ ਗ੍ਰੰਥ ਸਾਹਿਬ: ਅੰਗ ੧੨੭੨ ਪੰ. ੯  
Raag Malar Guru Arjan Dev

ਅਘ ਕੋਟਿ ਹਰਤੇ ਨਾਮ ਲਈ ॥

Agh Kott Harathae Naam Lee ||

Chanting the Naam, the Name of the Lord, millions of sins are destroyed.

ਮਲਾਰ (ਮਃ ੫) (੨੬) ੨:੨ - ਗੁਰੂ ਗ੍ਰੰਥ ਸਾਹਿਬ: ਅੰਗ ੧੨੭੨ ਪੰ. ੧੦  
Raag Malar Guru Arjan Dev

ਗੁਰ ਚਰਨ ਮਸਤਕੁ ਡਾਰਿ ਪਹੀ ॥

Gur Charan Masathak Ddaar Pehee ||

I fall at His Feet, and touch my forehead to them.

ਮਲਾਰ (ਮਃ ੫) (੨੬) ੨:੩ - ਗੁਰੂ ਗ੍ਰੰਥ ਸਾਹਿਬ: ਅੰਗ ੧੨੭੨ ਪੰ. ੧੦  
Raag Malar Guru Arjan Dev

ਪ੍ਰਭ ਏਕ ਤੂੰਹੀ ਏਕ ਤੁਹੀ ॥

Prabh Eaek Thoonhee Eaek Thuhee ||

You alone are, You alone are, O God.

ਮਲਾਰ (ਮਃ ੫) (੨੬) ੨:੪ - ਗੁਰੂ ਗ੍ਰੰਥ ਸਾਹਿਬ: ਅੰਗ ੧੨੭੨ ਪੰ. ੧੦  
Raag Malar Guru Arjan Dev

ਭਗਤ ਟੇਕ ਤੁਹਾਰੇ ॥

Bhagath Ttaek Thuhaarae ||

Your devotees take Your Support.

ਮਲਾਰ (ਮਃ ੫) (੨੬) ੨:੫ - ਗੁਰੂ ਗ੍ਰੰਥ ਸਾਹਿਬ: ਅੰਗ ੧੨੭੨ ਪੰ. ੧੧  
Raag Malar Guru Arjan Dev

ਜਨ ਨਾਨਕ ਸਰਨਿ ਦੁਆਰੇ ॥੨॥੪॥੨੬॥

Jan Naanak Saran Dhuaarae ||2||4||26||

Servant Nanak has come to the Door of Your Sanctuary. ||2||4||26||

ਮਲਾਰ (ਮਃ ੫) (੨੬) ੨:੬ - ਗੁਰੂ ਗ੍ਰੰਥ ਸਾਹਿਬ: ਅੰਗ ੧੨੭੨ ਪੰ. ੧੧

*Raag Malar Guru Arjan Dev*

ਮਲਾਰ ਮਹਲਾ ੫ ॥

Malaar Mehalaa 5 ||

Malaar, Fifth Mehl:

ਮਲਾਰ (ਮਃ ੫) ਗੁਰੂ ਗ੍ਰੰਥ ਸਾਹਿਬ ਅੰਗ ੧੨੭੨

ਬਰਸੁ ਸਰਸੁ ਆਗਿਆ ॥

Baras Saras Aagiaa ||

Rain down with happiness in God's Will.

ਮਲਾਰ (ਮਃ ੫) (੨੭) ੧:੧ - ਗੁਰੂ ਗ੍ਰੰਥ ਸਾਹਿਬ: ਅੰਗ ੧੨੭੨ ਪੰ. ੧੧

*Raag Malar Guru Arjan Dev*

ਹੋਹਿ ਆਨੰਦ ਸਗਲ ਭਾਗ ॥੧॥ ਰਹਾਉ ॥

Hohi Aanandh Sagal Bhaag ||1|| Rehaao ||

Bless me with total bliss and good fortune. ||1||Pause||

ਮਲਾਰ (ਮਃ ੫) (੨੭) ੧:੨ - ਗੁਰੂ ਗ੍ਰੰਥ ਸਾਹਿਬ: ਅੰਗ ੧੨੭੨ ਪੰ. ੧੨

*Raag Malar Guru Arjan Dev*

ਸੰਤ ਸੰਗੇ ਮਨੁ ਪਰਫੜੈ ਮਿਲਿ ਮੇਘ ਧਰ ਸੁਹਾਗ ॥੧॥

Santh Sangae Man Parafarrai Mil Maegh Dhhar Suhaag ||1||

My mind blossoms forth in the Society of the Saints; soaking up the rain, the earth is blessed and beautified.

||1||

ਮਲਾਰ (ਮਃ ੫) (੨੭) ੧:੧ - ਗੁਰੂ ਗ੍ਰੰਥ ਸਾਹਿਬ: ਅੰਗ ੧੨੭੨ ਪੰ. ੧੨

*Raag Malar Guru Arjan Dev*

ਘਨਘੋਰ ਪ੍ਰੀਤਿ ਮੋਰ ॥

Ghanaghor Preeth Mor ||

The peacock loves the thunder of the rain clouds.

ਮਲਾਰ (ਮਃ ੫) (੨੭) ੨:੧ - ਗੁਰੂ ਗ੍ਰੰਥ ਸਾਹਿਬ: ਅੰਗ ੧੨੭੨ ਪੰ. ੧੩

*Raag Malar Guru Arjan Dev*

ਚਿਤੁ ਚਾਤ੍ਰਿਕ ਬੂੰਦ ਓਰ ॥

Chith Chaathrik Boondh Our ॥

The rainbird's mind is drawn to the rain-drop

ਮਲਾਰ (ਮਃ ੫) (੨੭) ੨:੨ - ਗੁਰੂ ਗ੍ਰੰਥ ਸਾਹਿਬ: ਅੰਗ ੧੨੭੨ ਪੰ. ੧੩

Raag Malar Guru Arjan Dev

ਐਸੋ ਹਰਿ ਸੰਗੇ ਮਨ ਮੋਹ ॥

Aiso Har Sangae Man Moh ॥

- so is my mind enticed by the Lord.

ਮਲਾਰ (ਮਃ ੫) (੨੭) ੨:੩ - ਗੁਰੂ ਗ੍ਰੰਥ ਸਾਹਿਬ: ਅੰਗ ੧੨੭੨ ਪੰ. ੧੩

Raag Malar Guru Arjan Dev

ਤਿਆਗਿ ਮਾਇਆ ਧੋਹ ॥

Thiaag Maaeiaa Dhoh ॥

I have renounced Maya, the deceiver.

ਮਲਾਰ (ਮਃ ੫) (੨੭) ੨:੪ - ਗੁਰੂ ਗ੍ਰੰਥ ਸਾਹਿਬ: ਅੰਗ ੧੨੭੨ ਪੰ. ੧੩

Raag Malar Guru Arjan Dev

ਮਿਲਿ ਸੰਤ ਨਾਨਕ ਜਾਗਿਆ ॥੨॥੫॥੨੭॥

Mil Santh Naanak Jaagiaa ॥2॥5॥27॥

Joining with the Saints, Nanak is awakened. ॥2॥5॥27॥

ਮਲਾਰ (ਮਃ ੫) (੨੭) ੨:੫ - ਗੁਰੂ ਗ੍ਰੰਥ ਸਾਹਿਬ: ਅੰਗ ੧੨੭੨ ਪੰ. ੧੩

Raag Malar Guru Arjan Dev

ਮਲਾਰ ਮਹਲਾ ੫ ॥

Malaar Mehalaa 5 ॥

Malaar, Fifth Mehl:

ਮਲਾਰ (ਮਃ ੫) ਗੁਰੂ ਗ੍ਰੰਥ ਸਾਹਿਬ ਅੰਗ ੧੨੭੨

ਗੁਨ ਗੋਪਾਲ ਗਾਉ ਨੀਤ ॥

Gun Guopaal Gaa Neeth ॥

Sing forever the Glorious Praises of the Lord of the World.

ਮਲਾਰ (ਮਃ ੫) (੨੮) ੧:੧ - ਗੁਰੂ ਗ੍ਰੰਥ ਸਾਹਿਬ: ਅੰਗ ੧੨੭੨ ਪੰ. ੧੪

Raag Malar Guru Arjan Dev

ਰਾਮ ਨਾਮ ਧਾਰਿ ਚੀਤ ॥੧॥ ਰਹਾਉ ॥

Raam Naam Dhhaar Cheeth ॥1॥ Rehaao ॥

Enshrine the Lord's Name in your consciousness. ||1||Pause||

ਮਲਾਰ (ਮਃ ੫) (੨੮) ੧:੨ - ਗੁਰੂ ਗ੍ਰੰਥ ਸਾਹਿਬ: ਅੰਗ ੧੨੭੨ ਪੰ. ੧੪

*Raag Malar Guru Arjan Dev*

ਛੋਡਿ ਮਾਨੁ ਤਜਿ ਗੁਮਾਨੁ ਮਿਲਿ ਸਾਧੂਆ ਕੈ ਸੰਗਿ ॥

Shhodd Maan Thaj Gumaan Mil Saadhhoaaa Kai Sang ||

Forsake your pride, and abandon your ego; join the Saadh Sangat, the Company of the Holy.

ਮਲਾਰ (ਮਃ ੫) (੨੮) ੧:੧ - ਗੁਰੂ ਗ੍ਰੰਥ ਸਾਹਿਬ: ਅੰਗ ੧੨੭੨ ਪੰ. ੧੫

*Raag Malar Guru Arjan Dev*

ਹਰਿ ਸਿਮਰਿ ਏਕ ਰੰਗਿ ਮਿਟਿ ਜਾਂਹਿ ਦੋਖ ਮੀਤ ॥੧॥

Har Simar Eaek Rang Mitt Jaanhi Dhokh Meeth ||1||

Meditate in loving remembrance on the One Lord; your sorrows shall be ended, O friend. ||1||

ਮਲਾਰ (ਮਃ ੫) (੨੮) ੧:੨ - ਗੁਰੂ ਗ੍ਰੰਥ ਸਾਹਿਬ: ਅੰਗ ੧੨੭੨ ਪੰ. ੧੫

*Raag Malar Guru Arjan Dev*

ਪਾਰਬ੍ਰਹਮ ਭਏ ਦਇਆਲ ॥

Paarabreham Bheae Dhaeiaal ||

The Supreme Lord God has become merciful;

ਮਲਾਰ (ਮਃ ੫) (੨੮) ੨:੧ - ਗੁਰੂ ਗ੍ਰੰਥ ਸਾਹਿਬ: ਅੰਗ ੧੨੭੨ ਪੰ. ੧੬

*Raag Malar Guru Arjan Dev*

ਬਿਨਸਿ ਗਏ ਬਿਖੈ ਜੰਜਾਲ ॥

Binas Geae Bikhai Janjaal ||

Corrupt entanglements have come to an end.

ਮਲਾਰ (ਮਃ ੫) (੨੮) ੨:੨ - ਗੁਰੂ ਗ੍ਰੰਥ ਸਾਹਿਬ: ਅੰਗ ੧੨੭੨ ਪੰ. ੧੬

*Raag Malar Guru Arjan Dev*

ਸਾਧ ਜਨਾਂ ਕੈ ਚਰਨ ਲਾਗਿ ॥

Saadhh Janaan Kai Charan Laag ||

Grasping the feet of the Holy,

ਮਲਾਰ (ਮਃ ੫) (੨੮) ੨:੩ - ਗੁਰੂ ਗ੍ਰੰਥ ਸਾਹਿਬ: ਅੰਗ ੧੨੭੨ ਪੰ. ੧੬

*Raag Malar Guru Arjan Dev*

ਨਾਨਕ ਗਾਵੈ ਗੋਬਿੰਦ ਨੀਤ ॥੨॥੬॥੨੮॥

Naanak Gaavai Gobindh Neeth ||2||6||28||

Nanak sings forever the Glorious Praises of the Lord of the World. ||2||6||28||

ਮਲਾਰ (ਮਃ ੫) (੨੯) ੨:੪ - ਗੁਰੂ ਗ੍ਰੰਥ ਸਾਹਿਬ: ਅੰਗ ੧੨੭੨ ਪੰ. ੧੭  
Raag Malar Guru Arjan Dev

ਮਲਾਰ ਮਹਲਾ ੫ ॥

Malaar Mehalaa 5 ॥

Malaar, Fifth Mehl:

ਮਲਾਰ (ਮਃ ੫) ਗੁਰੂ ਗ੍ਰੰਥ ਸਾਹਿਬ ਅੰਗ ੧੨੭੨

ਘਨੁ ਗਰਜਤ ਗੋਬਿੰਦ ਰੂਪ ॥

Ghan Garajath Gobindh Roop ॥

The Embodiment of the Lord of the Universe roars like the thunder-cloud.

ਮਲਾਰ (ਮਃ ੫) (੨੯) ੧:੧ - ਗੁਰੂ ਗ੍ਰੰਥ ਸਾਹਿਬ: ਅੰਗ ੧੨੭੨ ਪੰ. ੧੭  
Raag Malar Guru Arjan Dev

ਗੁਨ ਗਾਵਤ ਸੁਖ ਚੈਨ ॥੧॥ ਰਹਾਉ ॥

Gun Gaavath Sukh Chain ||1|| Rehaao ॥

Singing His Glorious Praises brings peace and bliss. ||1||Pause||

ਮਲਾਰ (ਮਃ ੫) (੨੯) ੧:੨ - ਗੁਰੂ ਗ੍ਰੰਥ ਸਾਹਿਬ: ਅੰਗ ੧੨੭੨ ਪੰ. ੧੭  
Raag Malar Guru Arjan Dev

ਹਰਿ ਚਰਨ ਸਰਨ ਤਰਨ ਸਾਗਰ ਧੁਨਿ ਅਨਹਤਾ ਰਸ ਬੈਨ ॥੧॥

Har Charan Saran Tharan Saagar Dhun Anehathaa Ras Bain ||1||

The Sanctuary of the Lord's Feet carries us across the world-ocean. His Sublime Word is the unstruck celestial melody. ||1||

ਮਲਾਰ (ਮਃ ੫) (੨੯) ੧:੧ - ਗੁਰੂ ਗ੍ਰੰਥ ਸਾਹਿਬ: ਅੰਗ ੧੨੭੨ ਪੰ. ੧੮  
Raag Malar Guru Arjan Dev

ਪਥਿਕ ਪਿਆਸ ਚਿਤ ਸਰੋਵਰ ਆਤਮ ਜਲੁ ਲੈਨ ॥

Pathhik Piaas Chith Sarovar Aatham Jal Lain ॥

The thirsty traveller's consciousness obtains the water of the soul from the pool of nectar.

ਮਲਾਰ (ਮਃ ੫) (੨੯) ੨:੧ - ਗੁਰੂ ਗ੍ਰੰਥ ਸਾਹਿਬ: ਅੰਗ ੧੨੭੨ ਪੰ. ੧੮  
Raag Malar Guru Arjan Dev

ਹਰਿ ਦਰਸ ਪ੍ਰੇਮ ਜਨ ਨਾਨਕ ਕਰਿ ਕਿਰਪਾ ਪ੍ਰਭ ਦੈਨ ॥੨॥੭॥੨੯॥

Har Dharas Praem Jan Naanak Kar Kirapaa Prabh Dhain ||2||7||29||

Servant Nanak loves the Blessed Vision of the Lord; in His Mercy, God has blessed him with it. ||2||7||29||

ਮਲਾਰ (ਮਃ ੫) (੨੯) ੨:੨ - ਗੁਰੂ ਗ੍ਰੰਥ ਸਾਹਿਬ: ਅੰਗ ੧੨੭੨ ਪੰ. ੧੯  
Raag Malar Guru Arjan Dev



